

# FIRE SAFETY IN THE HOME

Fires in the home can be prevented by following these simple steps...



- **Smoke Alarms** - have a smoke alarm on each floor level of your home, and check that it works each week
- **स्मोक अलार्म** - તમારા ઘરના દરેક માળ પર એક સ્મોક અલાર્મ લગાવો, અને તે કામ કરે છે તેની દર અઠવાડિયે તપાસ કરો
- **ਸਮੋਕ અਲારਮ** - ਆਪਣੇ ਘਰ ਵਿਚ ਹਰ ਮੰਜ਼ਿਲ 'ਤੇ ਸਮੋਕ ਅਲਾਰਮ ਲਾਓ, ਅਤੇ ਹਰ ਹਫ਼ਤੇ ਚੈਕ ਕਰੋ ਕਿ ਕੀ ਇਹ ਕੰਮ ਕਰਦਾ ਹੈ
- **स्मोक अलार्म** - अपने घर की हर मंज़िल में एक स्मोक अलार्म लगवा लीजिये, और हर हफ्ते यह जाँचिये कि वो ठीक काम कर रहे हैं

## • **Kitchen Safety** - don't leave cooking unattended

- **રસોડામાં સુરક્ષા** - રાંધવાનું ચાલુ મૂકીને બહાર ન જતાં રહો
- **ਕਿਚਨ ਵਿਚ ਸੁਰੱਖਿਆ** - ਕੋਈ ਵੀ ਚੀਜ਼ ਪੱਕਦੀ ਹੋਈ ਛੱਡ ਕੇ ਨਾ ਜਾਓ
- **किचन यानी रसोई की सुरक्षा** - चूल्हे पर कुछ भी पकाने के लिये रखकर, रसोई छोड़कर कभी भी बाहर कहीं मत जाइये



## • **Candle Safety** - never leave candles or diyas unattended

- **મીણબત્તીથી સુરક્ષા** - મીણબત્તીઓ કે દીવા ક્યારેય ધ્યાન બહાર રહે તેવી રીતે ન મૂકો
- **મોમબੱતીਆਂ ਤੋਂ ਸੁਰੱਖਿਆ** - મોમબੱતીਆਂ ਅਤੇ ਦੀਵੇ ਜਗਦੇ ਛੱਡ ਕੇ ਕਦੇ ਵੀ ਨਾ ਜਾਓ
- **मोमबत्तियों की सुरक्षा** - मोमबत्ती या दिये को घर में जलाकर कभी भी अकेला छोड़कर किसी दूसरी जगह मत चले जाइये





- **Escape Route** - discuss and agree with your family what to do if there is a fire
- **ਯਠਾਰ ਨੀਕਯਵਾਨੋ ਮਾਰਗ** - ਜੇ ਆਗ ਢਾਗੇ ਤੋ ਸੁੰ ਕਰਵੁੰ ਤੇ ਤਮਾਰਾ ਪਰਿਵਾਰਜਨੋ ਸਾਥੇ ਯਥਾ ਕਰੀਨੇ ਨਕਤੀ ਕਰੀ ਰਾਯੋ
- **ਬਚ ਕੇ ਨਿਕਲਣ ਦਾ ਰਾਹ** - ਆਪਣੇ ਪਰਿਵਾਰ ਨਾਲ ਗੱਲ ਕਰਕੇ ਇਹ ਫੈਸਲਾ ਕਰੋ ਕਿ ਜੇ ਘਰ ਵਿਚ ਅੱਗ ਲਗ ਜਾਏ, ਤਾਂ ਕੀ ਕਰਨਾ ਚਾਹੀਦਾ ਹੈ
- **ਬਾਹਰ ਭਾਗ ਨਿਕਲਨੇ ਕਾ ਰਾਸ਼ਟਾ** - ਅਪਨੇ ਪਰਿਵਾਰ ਕੇ ਸਾਥ ਬਾਤਚੀਤ ਕਰਕੇ ਤਯ ਕਰ ਲੀਜਿਯੇ ਕਿ ਅਗਰ ਕਭੀ ਆਗ ਲਗ ਜਾਤੀ ਹੈ, ਤੋ ਕਯਾ ਕਰਨਾ ਚਾਹਿਯੇ

• **Smoking** - if you smoke, make sure you put your cigarette or cigar right out

• **ਧੂਮ੍ਰਪਾਨ** - ਜੇ ਤਮੇ ਧੂਮ੍ਰਪਾਨ ਕਰਤਾਂ ਢੋ, ਤੋ, ਤਮੇ ਸਿਗਰੇਟੋ ਕੇ ਸਿਗਾਰ ਯੁਯਾਵੀ ਢੋ ਢੋ ਤੇਨੀ ਯਾਤਰੀ ਕਰੋ

• **ਸਿਗਾਰਟ ਜਾਂ ਸਿਗਾਰ ਪੀਣਾ** - ਜੇ ਤੁਸੀਂ ਸਿਗਾਰਟ ਜਾਂ ਸਿਗਾਰ ਪੀਂਦੇ ਹੋ, ਤਾਂ ਇਹਨੂੰ ਚੰਗੀ ਤਰ੍ਹਾਂ ਬੁਝਾਉਣਾ ਯਾਦ ਰੱਖੋ

• **ਧੂਮ੍ਰਪਾਨ** - ਅਗਰ ਆਪ ਧੂਮ੍ਰਪਾਨ ਯਾਨੀ ਸਿਗਰੇਟ ਆਦਿ ਪੀਂਦੇ ਹੋ, ਤੋ ਪੀਨੇ ਕੇ ਬਾਦ, ਅਪਨੀ ਸਿਗਰੇਟ ਯਾ ਸਿਗਾਰ ਕੋ ਹਮੇਸ਼ਾ ਜ਼ਰੂਰ ਪੂਰੀ ਤਰ੍ਹਾਂ ਬੁਝਾ ਦੀਜਿਯੇ



**For more information on fire safety why not take a look at:**

ਆਗਥੀ ਸੁਰਕਸ਼ਾ ਵਿਸ਼ੇ ਵਢਾਰੇ ਮਾਛਿਤੀ ਮਾਟੇ ਆ ਯੁਯੋ ਤੋ ਕੇਵੁੰ:

ਅੱਗ ਤੋਂ ਬਚਾਓ ਕਰਨ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ ਤੋਂ ਲਓ:

ਆਗ ਸੇ ਸੁਰਕਸ਼ਾ ਕੇ ਬਾਰੇ ਮੈਂ ਅਢਿਕ ਜਾਨਕਾਰੀ ਕੇ ਲਿਯੇ ਇੰਟਰਨੇਟ ਪਰ ਯਹਾ ਅਵਝਯ ਦੇਖਿਯੇ :

[www.firekills.gov.uk](http://www.firekills.gov.uk)

**If there's a fire... Get Out, Stay Out and Call 999**

ਜੇ ਆਗ ਢਾਗੀ ਢੋਯ ਤੋ... ਯਠਾਰ ਨੀਕਯੀ ਯਾਵ, ਯਠਾਰ ਯ ਰਢੋ ਅਨੇ 999 ਪਰ ਡ਼ੋਨ ਕਰੋ

ਜੇ ਅੱਗ ਲਗ ਜਾਏ, ਤਾਂ... ਬਾਹਰ ਜਾਓ, ਉੱਥੇ ਰਹੋ ਅਤੇ ਨੰਬਰ 999 'ਤੇ ਫ਼ੋਨ ਕਰੋ।

ਆਗ ਲਗ ਜਾਏ, ਤੋ ਬਾਹਰ ਨਿਕਲ ਜਾਝਯੇ, ਬਾਹਰ ਹੀ ਰਹਿਯੇ ਔਰ 999 ਨੰਬਰ ਡਾਯਲ ਕੀਜਿਯੇ



**BE AWARE, BE PREPARED, BE SAFE!**

ਸਾਵਯੇਤ ਰਢੋ, ਤੈਯਾਰ ਰਢੋ, ਸਲਾਮਤ ਰਢੋ!

ਖ਼ਬਰਦਾਰ ਰਹੋ, ਤਿਆਰ ਰਹੋ, ਸੁਰੱਖਿਅਤ ਰਹੋ

ਜਾਗਰੂਕ ਰਹਿਯੇ, ਤੈਯਾਰ ਰਹਿਯੇ, ਸੁਰਕਸ਼ਿਤ ਰਹਿਯੇ!